

# GURU AMAR DASS PUBLIC SCHOOL, MODEL TOWN, JALANDHAR

## HOLIDAYS' HOME WORK, JUNE 2024-25

### CLASS - VI

#### ENGLISH

1. Complete the grammar worksheets being sent in your class groups.(Take the print out and then solve it)
2. Revise all the work done.
3. Read Supplementary Reader Ls. 1 to 4 and do the first comprehension check of each chapter in your English notebooks.

#### PUNJABI:

ਲੇਖ – ਗੁਰੂ ਨਾਨਕ ਦੇਵ, ਪੰਦਰਾਂ ਅਗਸਤ, ਕੰਮ ਹੀ ਪੂਜਾ ਹੈ  
ਪੱਤਰ – ਪ੍ਰੀਖਿਆ ਵਿੱਚੋਂ ਫੇਲ ਹੋਈ ਆਪਣੀ ਸਹੇਲੀ ਨੂੰ ਹੌਸਲੇ – ਭਰਿਆ ਪੱਤਰ ਲਿਖੋ।  
ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਵੱਡੀ ਭੈਣ / ਭਰਾ ਦੇ ਵਿਆਹ ਤੇ ਛੁੱਟੀ ਲੈਣ ਲਈ ਬਿਨੈ – ਪੱਤਰ ਲਿਖੋ।  
ਕਿਰਿਆਤਮਕ ਕੰਮ- (1/4 sheet)

1. ਵਰਨ ਮਾਲਾ
  2. ਰੁੱਖ ਲਗਾਓ (ਕਵਿਤਾ/ ਸਲੋਗਨ )
- ਜਮਾਤ ਵਿਚ ਕਰਵਾਇਆ ਸਾਰਾ ਕੰਮ ਯਾਦ ਕਰੋ।

#### HINDI

1. अनुच्छेद लिखिए:-  
मोबाइल फोन संपत्ति या विपत्ति, T20 मैच का रोमांच, स्वतंत्रता दिवस।
2. पत्र लिखिए :- ऐतिहासिक भ्रमण पर जाने के लिए अनुमति प्राप्त करने हेतु पिताजी को पत्र लिखिए।  
अपने मित्र को दुर्घटनाग्रस्त हो जाने पर सांत्वना देते हुए पत्र लिखिए
3. पाठ्य पुस्तक में से करवाए गए पाठ -1 से 3 तक के लघु तथा विस्तृत प्रश्न उत्तर याद करें।
4. व्याकरण में से करवाए गए कार्य को (विलोम शब्द, पर्यायवाची शब्द, अनेक शब्दों के लिए एक शब्द) याद करें। चित्र वर्णन का अभ्यास करें।
5. 'वह चिड़िया जो' कविता लिखें और चित्रों के साथ सुसज्जित करें।

#### MATHEMATICS

##### ASSIGNMENT

1. Find the sum of first ten whole numbers. (Ans. 45)
2. How many whole numbers are there between 32 and 53? (Ans. 20)
3. Express the following as the sum of two odd primes : a) 30 b) 24 c) 50
4. Put commas and write the number names (International system) :  
a) 4067813  
b) 98112056
5. Find LCM and HCF of 27 and 90.(Ans. LCM-90, HCF-9)
6. Find the smallest and the largest 5-digit numbers each having four different digits.
7. By how much is 45012 less than one lakh? (Ans-54988)
8. Write first three common multiples of 14 and 12.
9. Write LCM of 75, 45 and 30. (Ans-450)

10. By using divisibility tests, check the divisibility by 11 : a) 359134 b) 404041
11. By using divisibility tests, check the divisibility by 6 : a) 24574 b) 872
12. The distance between school and house of student is 1 km 930m. Everyday she walks both ways. Find distance covered in 5 days. (Ans-19 km 300 m)
13. A vessel has 7 litres and 500 ml of milk. In how many glasses, each of 50 ml capacity, can it be filled? (Ans-150)
14. Write numerals :
  - a) Fifty crore twenty lakh twelve
  - b) Seventy million forty thousand three hundred twenty
15. Rahul placed 8 weights on a scale during science class. If each weight is 2 kg 800 grams, what did the scale read? (Ans-22kg 400g)
16. Write all prime numbers between 1 and 100.
17. How many whole numbers lie between 97 and 212 ?
18. Find the L.C.M of 125 and 30 (Ans. 750)
19. Write the H.C.F of 2 consecutive even numbers. (Ans. 2)
20. Write the H.C.F of 2 consecutive numbers. (Ans.1)

**NOTE: Do Assignment on loose sheets.**

## **SCIENCE**

1. Find out creative ways of reusing waste materials such as old bottles, used envelopes, empty boxes, old CDs, etc. Make ONE creative and attractive thing for your home and bring it to school. It should be eco-friendly.
  2. Temperature is increasing and days are becoming hotter. So, Paste pictures from newspapers, magazines or from any other source to show the causes of increasing temperature and how can we control it? Do it in your class notebook.
- THESE ARE SUBJECT ENRICHMENT ACTIVITIES AND COMPULSORY FOR ALL ( marks will be awarded).

## **SOCIAL SCIENCE**

- Paste or draw the flags of seven neighbouring countries in geography notebook.
- Make a collage to showing different functions of the government in your civics notebook.
- Revise the syllabus done in the class.
- Complete your notebooks.

## **COMPUTER**

1. Make A3 or A4 chart on any one of the topics given below:
  - Paste the colored pictures of any 5 Generations of Computer Languages and write any two features of each generation language.
  - Mention any 4 features of Windows 10 Operating System and write one or two lines about each mentioned feature. Also, for each feature, paste the colored printouts by taking screenshot from desktop or laptop.  
(To take screenshot of desktop or laptop screen, press the keys from keyboard as given below: 'Windows' key + 'Shift' + 'S')
  - Write any 5 applications of Artificial Intelligence in our daily life and paste the colored pictures for each point.  
(Use creativity in your work.)
2. Complete the Notebooks.
3. Revise the chapters done in the class.